

ਅਸੀਂ ਕਿਵੇਂ ਸਫਰ ਕਰਦੇ ਹਾਂ ਵਿੱਚ ਬਦਲਾਅ ਸਾਨੂੰ ਇਕੱਠਾ ਰੱਖਦਾ ਹੈ

ਵਿਕਟੋਰੀਆ ਤੇਰਾ ਧੰਨਵਾਦ
ਜਨਤਕ ਆਵਾਜਾਈ ਤੇ ਤੁਸੀਂ ਕਿਵੇਂ ਸਫਰ ਕਰਦੇ ਹੋ ਵਿੱਚ ਬਦਲਾਅ ਦਾ
ਮਤਲਬ ਵਾਇਰਸ ਦੇ ਫੈਲਾਅ ਨੂੰ ਹੌਲੀ ਕਰਨਾ।



ਇਸ ਦਾ ਮਤਲਬ ਜੇ ਤੁਸੀਂ ਕਰ
ਸਕੋ ਤਾਂ ਭੀੜ ਵਾਲੇ ਘੰਟਿਆਂ ਤੋਂ
ਅੱਗੇ-ਪਿੱਛੇ ਸਫਰ ਕਰਨਾ।



ਸਫਰ ਕਰਨ ਤੋਂ ਪਹਿਲਾਂ ਤੇ
ਬਾਅਦ ਵਿੱਚ ਆਪਣੇ ਹੱਥਾਂ
ਨੂੰ ਧੋਣਾ।



ਜਿੱਥੇ ਵੀ ਤੁਸੀਂ ਰੱਖ ਸਕੋ
ਆਪਣੀ ਦੂਰੀ ਬਣਾਈ
ਰੱਖਣੀ।



ਅਤੇ ਜੇ ਤੁਸੀਂ ਬਿਮਾਰ
ਮਹਿਸੂਸ ਕਰਦੇ ਹੋ ਤਾਂ ਕਦੇ
ਵੀ ਸਫਰ ਨਹੀਂ ਕਰਨਾ।

ਇਹ ਚੰਗੀ ਤਰ੍ਹਾਂ ਕੰਮ ਕਰੇ, ਇਹ ਸਾਡੇ ਸਾਰਿਆਂ ਦੇ ਹੱਥ ਵਿੱਚ ਹੈ।
ਸਾਨੂੰ ਸੁਰੱਖਿਅਤ ਰੱਖਣ ਲਈ, ਸਾਰੇ ਨੈਟਵਰਕ ਵਿੱਚ ਵਾਧੂ ਸਫਾਈ ਕੀਤੀ ਜਾ ਰਹੀ ਹੈ।



ਕੀ ਤੁਸੀਂ ਮਾਈਕੀ ਵਿੱਚ ਪੈਸੇ ਪਾ ਲਏ ਹਨ?

ਆਪਣੇ ਮਾਈਕੀ ਨੂੰ ਵਰਤਣ ਤੋਂ ਪਹਿਲਾਂ, ਆਪਣਾ ਬਕਾਇਆ
ਜਾਂਚਣ ਲਈ myki ਮਸ਼ੀਨ ਨੂੰ ਵਰਤੋ। ਔਨਲਾਈਨ ਜਾਂ
ਆਪਣੇ ਨੇੜਲੇ ਅੱਡੇ ਜਾਂ ਸਟੇਸ਼ਨ ਉੱਤੇ ਪੈਸੇ ਪਾਉਣ ਲਈ ਸਾਡੇ
ਕੋਲ ਬਿਨਾਂ ਨਗਦੀ ਵਾਲੇ ਬਹੁਤ ਸਾਰੇ ਤਰੀਕੇ ਹਨ।



ਸਵੇਰ ਹੋਣ ਤੋਂ ਪਹਿਲਾਂ ਮੁਫਤ ਸਫਰ

ਰੇਲ ਦੇ ਯਾਤਰੀ ਸਵੇਰ ਹੋਣ ਤੋਂ ਪਹਿਲਾਂ ਦੇ ਮੁਫਤ ਸਫਰ ਦਾ
ਲਾਭ ਉਠਾ ਸਕਦੇ ਹਨ, ਮਹਾਂਨਗਰ ਦੀਆਂ ਸਾਰੀਆਂ ਰੇਲਾਂ
ਮੁਫਤ ਹਨ ਜੇਕਰ ਤੁਸੀਂ ਮਾਈਕੀ ਨੂੰ ਸਫਰ ਆਰੰਭ ਅਤੇ ਪੂਰਾ
ਕਰਕੇ 7:15 ਵਜੇ ਸਵੇਰ ਤੋਂ ਪਹਿਲਾਂ ਛੁਹਾ ਲੈਂਦੇ ਹੋ।

ਇੱਕ ਦੂਸਰੇ ਤੋਂ ਦੂਰ ਰਹਿਣਾ

ਸਾਨੂੰ ਇਕੱਠਾ ਰੱਖਦਾ ਹੈ।